



ਗਰਮ ਭੋਜਨ ਨੂੰ 135°F ਜਾਂ ਵੱਧ ਤਾਪਮਾਨ ਵਿੱਚ ਰੱਖੋ।

Do it Right!
Serve it Safe!

ਗਰਮ ਕਰਨ ਵਾਲੇ ਉਪਕਰਣ ਵਿੱਚ ਭੋਜਨ ਰੱਖਣ ਤੋਂ ਪਹਿਲਾਂ:





ਉਪਕਰਣ ਨੂੰ ਗਰਮ ਕਰ ਲਓ।




ਸਟੀਮ ਟੇਬਲਾਂ 'ਤੇ ਗਰਮ ਪਾਣੀ ਪਾਓ।



ਭੋਜਨ ਨੂੰ ਲੋੜੀਂਦੇ ਤਾਪਮਾਨ 'ਤੇ ਪਹਿਲਾਂ ਗਰਮ ਕਰੋ।





ਭੋਜਨ ਨੂੰ ਫਿੱਲ ਲਾਈਨਾਂ ਤੱਕ ਜਾਂ ਇਸ ਤੋਂ ਘੱਟ ਭਰੋ।
ਗਰਮ ਕਰਨ ਵਾਲੇ ਉਪਕਰਣ ਨੂੰ ਜ਼ਿਆਦਾ ਨਾ ਭਰੋ।



ਸਟੀਮ ਟੇਬਲ 'ਤੇ ਸਿਰਫ਼ ਇੱਕ ਪੈਨ ਦੀ ਵਰਤੋਂ ਕਰੋ।
ਇੱਕ ਦੂਜੇ ਦੇ ਉੱਤੇ ਨਾ ਰੱਖੋ।

ਭੋਜਨ ਨੂੰ ਗਰਮ ਹੋਣ ਦਿਓ।




ਤਾਪ ਵਾਲੇ ਸਰੋਤ ਨੂੰ ਚਾਲੂ ਰੱਖੋ।

ਤਾਪ ਨੂੰ ਵੰਡਣ ਲਈ ਅਕਸਰ ਸਟਿੱਰ ਕਰੋ।



ਗਰਮੀ ਨੂੰ ਬਣਾਏ ਰੱਖਣ ਲਈ ਢੱਕਣ ਲਗਾਓ।

ਅਕਸਰ ਤਾਪਮਾਨ ਦੀ ਜਾਂਚ ਕਰੋ
ਅਤੇ ਯਕੀਨੀ ਬਣਾਓ ਕਿ ਭੋਜਨ
135°F ਜਾਂ ਉਸ ਤੋਂ ਵੱਧ ਗਰਮ ਹੋਵੇ।



ਭੋਜਨ ਦੇ ਉੱਪਰ 1 ਇੰਚ ਤੱਕ ਦਾ ਤਾਪਮਾਨ ਮਾਪੋ।